

ਸ਼੍ਰੀ ਟੀਐਸਐਨਰ ਟਾਇਮਜਨਲਜ਼ ਮ.ਬ.ਨੰ. 3159

ਸ਼੍ਰੀ. Schedule XLV-Form No. 134
040 ਮਾਮਲਾ ਨੰ. 134 ਕੇਸ ਨੰ. 134 ਦੇ ਆਰਡਰ ਮੁਤਾਬਕ
ਜੇਲ੍ਹ ਜਾਣਾ

ਪਰਮਾਣੂ ਸ਼੍ਰੀ. 7 SBD/2019-20

DIVISION

ਪ੍ਰੋਟੋਕੋਲ ਨੰ. 134 ਕੇਸ ਨੰ. 134 ਦੇ ਆਰਡਰ ਮੁਤਾਬਕ

ਸ਼੍ਰੀ. ਆਰਡਰ ਕੇਸ ਨੰ. 134 ਕੇਸ ਨੰ. 134 ਦੇ ਆਰਡਰ ਮੁਤਾਬਕ

ਕੇਸ ਨੰ. 134

MEASUREMENT BOOK

M.B.No-3159

4th year maintenance

32

Sch. XLV—Form No. 134

Particulars	Details of actual measurement				Contents of area
	No.	L.	B.	D.	
Name of work:-	1040 Ramchandra				
	near School to Piane				
	pur miya Tola				
Agency:-	Yadar Tola Construction				
Agreement no:-	750P/2019-20				
Actual date of completion:-	12.12.19				

① Restoration of raincuts —

$$29 \times 2.00 \text{ m} \times \left(\frac{0.80 + 0.90}{2} \right) \text{ m} \times 0.30 \text{ m} = 14.79$$

$$2 \times 24.00 \text{ m} \times 0.80 \text{ m} \times 0.30 \text{ m} = 11.52 \text{ m}$$

$$18 \times 3.00 \text{ m} \times 0.80 \text{ m} \times 0.30 \text{ m} = 12.96 \text{ m}$$

$$7 \times 5.00 \text{ m} \times \left(\frac{0.80 + 0.90}{2} \right) \text{ m} \times 0.30 \text{ m} = 8.925 \text{ m}$$

$$9 \times 4.00 \text{ m} \times 0.80 \text{ m} \times 0.30 \text{ m} = 8.64 \text{ m}$$

$$1.92 \text{ m}^2$$

$$50.115 \text{ m}^2$$

② making up loss of material on shoulders —

$$4 \times 30.00 \text{ m} \times 0.90 \text{ m} = 108.00 \text{ m}^2$$

$$21 \times 2.00 \text{ m} \times \left(\frac{0.90 + 0.10}{2} \right) \text{ m} = 39.90 \text{ m}^2$$

$$15 \times 2.00 \text{ m} \times \left(\frac{0.90 + 0.80}{2} \right) \text{ m} = 38.25 \text{ m}^2$$

$$4 \times 15.00 \text{ m} \times 0.80 \text{ m} = 48.00 \text{ m}^2$$

$$6 \times 7.00 \text{ m} \times 0.80 \text{ m} = 33.60 \text{ m}^2$$

$$3 \times 6.00 \text{ m} \times 0.80 \text{ m} = 14.40 \text{ m}^2$$

$$282.15 \text{ m}^2$$

③ maintenance of 200m and Km stones —

$$= 0.262 \text{ Km}$$

Continuation

Continuation

Abstract of cost

34

Sch. XLV—Form No. 134

Particulars	Details of actual measurement				Contents of area
	No.	L.	B.	D.	
① Restoration of raincuth—					
Qty. vide TmB P (32)					
1. no. :- ① = 50.115 m ²					
@ Rs 362 = 32/m ²					Rs 18157 = 00
(2) making up loss of materials—					
Qty. vide TmB P (32)					
1. no. :- ② = 282.15 m ²					
@ Rs 54 = 95/m ²					Rs 15504 = 00
③ maint ⁿ of 200 m and Km Stones—					
Qty. vide TmB P (32)					
1. no. :- ③ = 0.262 Km					
@ Rs 718 = 71/Km					Rs 188 = 00
④ maintenance of road sign—					
Qty. vide TmB P (32)					
1. no. :- ④ = 1.5 Km					
@ Rs 1036 = 35/Km					Rs 1554 = 00
⑤ Cutting of branches of trees—					
Qty. vide TmB P (32)					
1. no. :- ⑤ = 6 nos.					
@ Rs 101 = 44/no.					Rs 608 = 00
⑥ Cutting of shrubs from roadway—					
Qty. vide TmB P (32)					
1. no. :- ⑥ = 12 nos.					
@ Rs 6 = 23/no.					Rs 75 = 00
Continuation					
					40 Rs 36086 = 00

Particulars	Details of actual measurement				Contents of area
	No.	L.	B.	D.	
(7) Trimming of grass —					
Qty. vide Tmt (33)					
1. no :- (7) = 420.00 m ²					
@ Rs 08/m ²					Rs 875 = 00
(8) white washing two coats on parapet walls —					
Qty. vide Tmt (33)					
1. no :- (8) = 59.04 m ²					
@ Rs 15 = 98/m ²					Rs 943 = 00
(9) maintenance of H.F Culvert —					
Qty. vide Tmt (33)					
1. no :- (9) = 2 nos.					
@ Rs 1075 = 1875 = 00					Rs 40046 = 00
Less 10% below					Rs 4005 = 00
					Rs 26041 = 00
Aggild					ckp
09.09.24					mm
J.E.					09/09/24
					EE
material Statement					
Earth = 79.91 m ³					
Aggild					
09.09.24					
J.E.					